

Sri Guru Granth Sahib

Displaying 307 of

ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥

Anthar Har Guroo Dhhiaaeidhaa Vaddee Vaddiaaee ||

Great is the greatness of the Guru, who meditates on the Lord within.

ਗਉੜੀ ਵਾਰਾ (ਮਃ ੪) (੧੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧

Raag Gauri Guru Ram Das

ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥

Thus Dhithee Poorai Sathiguroo Ghattai Naahee Eik Thil Kisai Dhee Ghattaaee ||

By His Pleasure, the Lord has bestowed this upon the Perfect True Guru; it is not diminished one bit by anyone's efforts.

ਗਉੜੀ ਵਾਰਾ (ਮਃ ੪) (੧੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧

Raag Gauri Guru Ram Das

ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੁਕਾਈ ॥

Sach Saahib Sathiguroo Kai Val Hai Thaan Jhakh Jhakh Marai Sabh Luokaaee ||

The True Lord and Master is on the side of the True Guru; and so, all those who oppose Him waste away to death in anger, envy and conflict.

ਗਉੜੀ ਵਾਰਾ (ਮਃ ੪) (੧੩) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੨

Raag Gauri Guru Ram Das

ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥

Nindhakaa Kae Muh Kaalae Karae Har Karathai Aap Vadhhaaee ||

The Lord, the Creator, blackens the faces of the slanderers, and increases the glory of the Guru.

ਗਉੜੀ ਵਾਰਾ (ਮਃ ੪) (੧੩) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੨

Raag Gauri Guru Ram Das

ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥

Jio Jio Nindhak Nindh Karehi Thio Thio Nith Nith Charrai Savaaee ||

As the slanderers spread their slander, so does the Guru's glory increase day by day.

ਗਉੜੀ ਵਾਰਾ (ਮਃ ੪) (੧੩) ਸ. (੪) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੩

Raag Gauri Guru Ram Das

ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥

Jan Naanak Har Aaraadhhaia Thin Pairee Aan Sabh Paaee ||1||

Servant Nanak worships the Lord, who makes everyone fall at His Feet. ||1||

ਗਉੜੀ ਵਾਰਾ (ਮਃ ੪) (੧੩) ਸ. (੪) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੩

Raag Gauri Guru Ram Das

ਮਃ ੪ ॥

Ma 4 ॥

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੭

ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥

Sathigur Saethee Ganath J Rakhai Halath Palath Sabh This Kaa Gaeiaa ॥

One who enters into a calculated relationship with the True Guru loses everything, this world and the next.

ਗਉੜੀ ਵਾਰਾ (ਮਃ ੪) (੧੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੪

Raag Gauri Guru Ram Das

ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥

Nith Jheheeeaa Paaeae Jhagoo Suttae Jhakhadhaa Jhakhadhaa Jharr Paeiaa ॥

He grinds his teeth continually and foams at the mouth; screaming in anger, he perishes.

ਗਉੜੀ ਵਾਰਾ (ਮਃ ੪) (੧੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੫

Raag Gauri Guru Ram Das

ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥

Nith Oupaav Karai Maaeiaa Dhhan Kaaran Agalaa Dhhan Bhee Oudd Gaeiaa ॥

He continually chases after Maya and wealth, but even his own wealth flies away.

ਗਉੜੀ ਵਾਰਾ (ਮਃ ੪) (੧੩) ਸ. (੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੫

Raag Gauri Guru Ram Das

ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥

Kiaa Ouhu Khattee Kiaa Ouhu Khaavai Jis Andhar Sehasaa Dhukh Paeiaa ॥

What shall he earn, and what shall he eat? Within his heart, there is only cynicism and pain.

ਗਉੜੀ ਵਾਰਾ (ਮਃ ੪) (੧੩) ਸ. (੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੬

Raag Gauri Guru Ram Das

ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥

Niravairai Naal J Vair Rachaaeae Sabh Paap Jagathai Kaa Thin Sir Laeiaa ॥

One who hates the One who has no hatred, shall bear the load of all the sins of the world on his head.

ਗਉੜੀ ਵਾਰਾ (ਮਃ ੪) (੧੩) ਸ. (੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੭

Raag Gauri Guru Ram Das

ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥

Ous Agai Pishhai Dtoee Naahee Jis Andhar Nindhaa Muhi Anb Paeiaa ||

He shall find no shelter here or hereafter; his mouth blisters with the slander in his heart.

ਗਉੜੀ ਵਾਰਾ (ਮਃ ੪) (੧੩) ਸ. (੪) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੭

Raag Gauri Guru Ram Das

ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੁ ਸੇਤੀ ਰਲਿ ਗਇਆ ॥

Jae Sueinae No Ouhu Hathh Paaeae Thaa Khaehoo Saethee Ral Gaeiaa ||

If gold comes into his hands, it turns to dust.

ਗਉੜੀ ਵਾਰਾ (ਮਃ ੪) (੧੩) ਸ. (੪) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੮

Raag Gauri Guru Ram Das

ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥

Jae Gur Kee Saranee Fir Ouhu Aavai Thaa Pishhalae Aougan Bakhas Laeiaa ||

But if he should come again to the Sanctuary of the Guru, then even his past sins shall be forgiven.

ਗਉੜੀ ਵਾਰਾ (ਮਃ ੪) (੧੩) ਸ. (੪) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੯

Raag Gauri Guru Ram Das

ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥

Jan Naanak Anadhin Naam Dhhiaaeiaa Har Simarath Kilavikh Paap Gaeiaa ||2||

Servant Nanak meditates on the Naam, night and day. Remembering the Lord in meditation, wickedness and sins are erased. ||2||

ਗਉੜੀ ਵਾਰਾ (ਮਃ ੪) (੧੩) ਸ. (੪) ੨:੯ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੯

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੭

ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥

Thoohai Sachaa Sach Thoo Sabh Dhoo Oupar Thoo Dheeabaan ||

You are the Truest of the True; Your Regal Court is the most exalted of all.

ਗਉੜੀ ਵਾਰਾ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੦

Raag Gauri Guru Ram Das

ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥

Jo Thudhh Sach Dhhiaaeidhae Sach Saevan Sachae Thaeraa Maan ||

Those who meditate on You, O True Lord, serve the Truth; O True Lord, they take pride in You.

ਗਉੜੀ ਵਾਰਾ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੧

Raag Gauri Guru Ram Das

ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥

Ounaa Andhar Sach Mukh Oujalae Sach Bolan Sachae Thaeraa Thaan ||

Within them is the Truth; their faces are radiant, and they speak the Truth. O True Lord, You are their strength.

ਗਉੜੀ ਵਾਰਾ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੧

Raag Gauri Guru Ram Das

ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥

Sae Bhagath Jinee Guramukh Saalaahiaa Sach Sabadh Neesaan ||

Those who, as Gurmukh, praise You are Your devotees; they have the insignia and the banner of the Shabad, the True Word of God.

ਗਉੜੀ ਵਾਰਾ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੨

Raag Gauri Guru Ram Das

ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥

Sach J Sachae Saevadhae Thin Vaaree Sadh Kurabaan ||13||

I am truly a sacrifice, forever devoted to those who serve the True Lord. ||13||

ਗਉੜੀ ਵਾਰਾ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੨

Raag Gauri Guru Ram Das

ਸਲੋਕ ਮਃ ੪ ॥

Salok Ma 4 ||

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੭

ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥

Dhhur Maarae Poorai Sathiguroo Saeer Hun Sathigur Maarae ||

Those who were cursed by the Perfect True Guru, from the very beginning, are even now cursed by the True Guru.

ਗਉੜੀ ਵਾਰਾ (ਮਃ ੪) (੧੪) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੩

Raag Gauri Guru Ram Das

ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥

Jae Maelan No Bahuthaeraa Locheeai N Dhaeee Milan Karathaarae ||

Even though they may have a great longing to associate with the Guru, the Creator does not allow it.

ਗਉੜੀ ਵਾਰਾ (ਮਃ ੪) (੧੪) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੩

Raag Gauri Guru Ram Das

ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥

Sathasangath Dtoee Naa Lehan Vich Sangath Gur Veechaarae ||

They shall not find shelter in the Sat Sangat, the True Congregation; in the Sangat, the Guru has proclaimed this.

ਗਉੜੀ ਵਾਰਾ (ਮਃ ੪) (੧੪) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੪
Raag Gauri Guru Ram Das

ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥

Koe Jaae Milai Hun Ounaa No This Maarae Jam Jandhaarae ||

Whoever goes out to meet them now, will be destroyed by the tyrant, the Messenger of Death.

ਗਉੜੀ ਵਾਰਾ (ਮਃ ੪) (੧੪) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੪
Raag Gauri Guru Ram Das

ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥

Gur Baabai Fittakae Sae Fittae Gur Angadh Keethae Koorriaarae ||

Those who were condemned by Guru Nanak were declared counterfeit by Guru Angad as well.

ਗਉੜੀ ਵਾਰਾ (ਮਃ ੪) (੧੪) ਸ. (੪) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੫
Raag Gauri Guru Ram Das

ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥

Gur Theejee Peerree Veechaariaa Kiaa Hathh Eaenaa Vaechaarae ||

The Guru of the third generation thought, ""What lies in the hands of these poor people?""

ਗਉੜੀ ਵਾਰਾ (ਮਃ ੪) (੧੪) ਸ. (੪) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੬
Raag Gauri Guru Ram Das

ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥

Gur Chouthhee Peerree Ttikiaa Thin Nindhak Dhusatt Sabh Thaarae ||

The Guru of the fourth generation saved all these slanderers and evil-doers.

ਗਉੜੀ ਵਾਰਾ (ਮਃ ੪) (੧੪) ਸ. (੪) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੬
Raag Gauri Guru Ram Das

ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥

Koe Puth Sikh Saevaa Karae Sathiguroo Kee This Kaaraj Sabh Savaarae ||

If any son or Sikh serves the True Guru, then all of his affairs will be resolved.

ਗਉੜੀ ਵਾਰਾ (ਮਃ ੪) (੧੪) ਸ. (੪) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੭
Raag Gauri Guru Ram Das

ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥

Jo Eishhai So Fal Paaeisee Puth Dhhan Lakhamee Kharr Maelae Har Nisathaarae ||

He obtains the fruits of his desires - children, wealth, property, union with the Lord and emancipation.

ਗਉੜੀ ਵਾਰਾ (ਮਃ ੪) (੧੪) ਸ. (੪) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੭
Raag Gauri Guru Ram Das

ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥

Sabh Nidhhaan Sathiguroo Vich Jis Andhar Har Our Dhhaarae ||

All treasures are in the True Guru, who has enshrined the Lord within the heart.

ਗਉੜੀ ਵਾਰਾ (ਮਃ ੪) (੧੪) ਸ. (੪) ੧:੧੦ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੮

Raag Gauri Guru Ram Das

ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥

So Paaeae Pooraa Sathiguroo Jis Likhiaa Likhath Lilaarae ||

He alone obtains the Perfect True Guru, on whose forehead such blessed destiny is pre-ordained.

ਗਉੜੀ ਵਾਰਾ (ਮਃ ੪) (੧੪) ਸ. (੪) ੧:੧੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੯

Raag Gauri Guru Ram Das

ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥

Jan Naanak Maagai Dhhoorr Thin Jo Gurasikh Mith Piaarae ||1||

Servant Nanak begs for the dust of the feet of those GurSikhs who love the Lord, their Friend. ||1||

ਗਉੜੀ ਵਾਰਾ (ਮਃ ੪) (੧੪) ਸ. (੪) ੧:੧੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੭ ਪੰ. ੧੯

Raag Gauri Guru Ram Das